

ਇਕ ਬੱਚੇ ਦੇ ਵਿਚਾਰ ਅਤੇ ਤਰਜੀਹਾਂ

ਡਾਇਵੋਰਸ ਐਕਟ 1 ਮਾਰਚ, 2021 ਨੂੰ ਲਾਗੂ ਹੋਵੇਗਾ। ਇਨ੍ਹਾਂ ਵਿੱਚੋਂ ਕੁੱਝ ਤਬਦੀਲੀਆਂ ਮਾਪਿਆਂ, ਫੈਮਿਲੀ ਜਸਟਿਸ ਪ੍ਰੋਫੈਸ਼ਨਲਜ਼ ਅਤੇ ਜੱਜਾਂ ਦੀ ਪਰਵਰਿਸ਼ ਦੀਆਂ ਜ਼ਿੰਮੇਵਾਰੀਆਂ ਬਾਰੇ ਫੈਸਲਾ ਕਰਦੇ ਵਕਤ ਬੱਚੇ ਦੇ ਵਿਚਾਰਾਂ ਅਤੇ ਤਰਜੀਹਾਂ ਨੂੰ ਧਿਆਨ ਵਿੱਚ ਰੱਖਣ ਵਿਚ ਮਦਦ ਕਰਨਗੀਆਂ।

ਇਹ ਦਸਤਾਵੇਜ਼ ਨਿਮਨਲਿਖਤ ਕਰੇਗਾ:

- ਤੁਹਾਨੂੰ ਇਸ ਬਾਰੇ ਕੁੱਝ ਆਮ ਜਾਣਕਾਰੀ ਦੇਵੇਗਾ ਕਿ ਫੈਮਿਲੀ ਲਾਅ ਦੇ ਮਾਮਲਿਆਂ ਵਿਚ ਬੱਚਿਆਂ ਨੂੰ ਸੁਣਨਾ ਕਿਉਂ ਅਹਿਮ ਹੈ, ਅਤੇ
- ਤੁਹਾਨੂੰ ਡਾਇਵੋਰਸ ਐਕਟ ਵਿਚ ਕੀਤੀਆਂ ਤਬਦੀਲੀਆਂ ਨੂੰ ਸਮਝਣ ਵਿਚ ਮਦਦ ਕਰੇਗਾ, ਜਿਹੜੀਆਂ ਬੱਚਿਆਂ ਦੇ ਬੇਹਤਰੀਨ ਹਿੱਤਾਂ ਨੂੰ ਨਿਰਧਾਰਤ ਕਰਨ ਵਿਚ ਉਨ੍ਹਾਂ ਦੇ ਵਿਚਾਰਾਂ ਅਤੇ ਤਰਜੀਹਾਂ ਨੂੰ ਇਕ ਅਹਿਮ ਪਹਿਲੂ ਬਣਾਉਂਦੀਆਂ ਹਨ।

ਇਸ ਸਫੇ ਤੇ ਹੈ

- ਨਵੇਂ ਡਾਇਵੋਰਸ ਐਕਟ ਅਧੀਨ ਇਕ ਬੱਚੇ ਦੇ ਵਿਚਾਰ ਅਤੇ ਤਰਜੀਹਾਂ
- ਬੱਚਿਆਂ ਨੂੰ ਸੁਣਨਾ ਕਿਉਂ ਅਹਿਮ ਹੈ
- ਅਲਾਹਿਦਗੀ ਜਾਂ ਤਲਾਕ ਤੋਂ ਬਾਦ ਬੱਚਿਆਂ ਨੂੰ ਸੁਣਨ ਦੇ ਵੱਖ-ਵੱਖ ਤਰੀਕਿਆਂ ਦੀਆਂ ਮਿਸਾਲਾਂ
- ਤੁਹਾਡੇ ਪ੍ਰੋਵਿੰਸ ਜਾਂ ਟੈਰਟਰੀ ਵਿਚ ਫੈਮਿਲੀ ਜਸਟਿਸ ਸਰਵਿਸਜ਼

ਨਵੇਂ ਡਾਇਵੋਰਸ ਐਕਟ ਅਧੀਨ ਇਕ ਬੱਚੇ ਦੇ ਵਿਚਾਰ ਅਤੇ ਤਰਜੀਹਾਂ

ਇਹ ਯਕੀਨੀ ਬਣਾਉਣਾ ਅਹਿਮ ਹੈ ਕਿ ਤਲਾਕ ਤੋਂ ਬਾਦ ਪਰਵਰਿਸ਼ ਬਾਰੇ ਫੈਸਲੇ ਇਕ ਬੱਚੇ ਦੇ ਬੇਹਤਰੀਨ ਹਿੱਤਾਂ ਨੂੰ ਮੁੱਖ ਰੱਖਕੇ ਲਏ ਜਾਣ। ਨਵੇਂ ਡਾਇਵੋਰਸ ਐਕਟ ਵਿਚ ਅਜਿਹੇ ਪਹਿਲੂਆਂ ਦੀ ਇਕ ਸੂਚੀ ਹੈ, ਜਿਹੜੀ ਤੁਹਾਡੀ ਅਤੇ ਅਦਾਲਤਾਂ ਦੀ ਇਹ ਨਿਰਧਾਰਤ ਕਰਨ ਵਿਚ ਮਦਦ ਕਰਦੀ ਹੈ ਕਿ ਤੁਹਾਡੀ ਵਿਸ਼ੇਸ਼ ਸਥਿਤੀ ਵਿਚ ਬੱਚੇ ਲਈ ਸਭ ਤੋਂ ਵਧੀਆ ਕੀ ਹੈ।

ਇਨ੍ਹਾਂ ਵਿੱਚੋਂ ਇਕ ਪਹਿਲੂ ਹੈ ਬੱਚੇ ਦੇ ਵਿਚਾਰ ਅਤੇ ਤਰਜੀਹਾਂ। ਬੱਚੇ ਦੇ ਵਿਚਾਰਾਂ ਅਤੇ ਤਰਜੀਹਾਂ ਨੂੰ ਦਿੱਤੀ ਜਾਣ ਵਾਲੀ ਅਹਿਮੀਅਤ ਉਸਦੀ ਉਮਰ ਅਤੇ ਪੜ੍ਹਤਾ ਤੇ ਨਿਰਭਰ ਕਰੇਗੀ। ਬੱਚੇ ਜਿਓਂ ਵੱਡੇ ਹੁੰਦੇ ਹਨ, ਉਨ੍ਹਾਂ ਦੇ ਵਿਚਾਰਾਂ ਅਤੇ ਤਰਜੀਹਾਂ ਨੂੰ ਆਮ ਕਰਕੇ ਵੱਧ ਅਹਿਮੀਅਤ ਦਿੱਤੀ ਜਾਂਦੀ ਹੈ, ਪਰ ਹਰ ਬੱਚਾ ਵਿਲੱਖਣ ਹੈ ਅਤੇ ਆਪਣੀ ਰਫਤਾਰ ਤੇ ਵਿਕਾਸ ਕਰਦਾ ਹੈ।

ਕਈ ਵਾਰ ਬੱਚੇ ਤੋਂ ਉਸਦੇ ਵਿਚਾਰ ਜਾਂ ਤਰਜੀਹਾਂ ਬਾਰੇ ਪੁੱਛਣਾ ਹੋ ਸਕਦਾ ਹੈ ਕਿ ਸਹੀ ਗੱਲ ਨਾ ਹੋਵੇ, ਮਿਸਾਲ ਦੇ ਤੌਰ ਤੇ ਜੇ ਉਹ ਬਹੁਤ ਛੋਟੇ ਹੋਣ ਅਤੇ ਆਪਣੇ ਵਿਚਾਰ ਬਣਾਉਣ ਦੇ ਅਸਮਰਥ ਹੋਣ। ਜੇ ਤੁਹਾਡਾ ਅਤੇ ਦੂਜੇ ਮਾਪੇ ਵਿਚਕਾਰ ਬਹੁਤ ਝਗੜਾ ਹੈ, ਤੁਹਾਡੇ ਬੱਚੇ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਹੋ ਸਕਦਾ ਹੈ ਕਿਸੇ ਸੋਸ਼ਲ ਵਰਕਰ ਦੀ ਮਦਦ ਦੀ ਲੋੜ ਹੋਵੇ।

ਪਰਵਰਿਸ਼ ਬਾਰੇ ਪ੍ਰਬੰਧਾਂ ਅਤੇ ਬੱਚੇ ਦੇ ਬੇਹਤਰੀਨ ਹਿੱਤਾਂ ਨੂੰ ਨਿਰਧਾਰਤ ਕਰਨ ਵਾਲੇ ਪਹਿਲੂਆਂ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਦੇਖੋ: ਅਲਹਿਦਗੀ ਜਾਂ ਤਲਾਕ ਤੋਂ ਬਾਦ ਪਰਵਰਿਸ਼ ਦੇ ਪ੍ਰਬੰਧ।

ਬੱਚਿਆਂ ਨੂੰ ਸੁਣਨਾ ਕਿਉਂ ਅਹਿਮ ਹੈ

ਬੱਚਿਆਂ ਨੂੰ ਇਹ ਹੱਕ ਹੈ ਕਿ ਉਨ੍ਹਾਂ ਤੇ ਅਸਰ ਪਾਉਣ ਵਾਲੇ ਸਾਰੇ ਮਾਮਲਿਆਂ ਬਾਰੇ ਉਹ ਆਪਣੇ ਵਿਚਾਰ ਪੇਸ਼ ਕਰਨ, ਖਾਸ ਕਰਕੇ ਕੋਰਟ ਜਾਂ ਪ੍ਰਸ਼ਾਸਕੀ ਕਾਰਵਾਈਆਂ ਦੌਰਾਨ। ਇਹ ਹੱਕ ਯੂਨਾਈਟਡ ਨੇਸ਼ਨਜ਼ ਦੀ *ਕਨਵੈਨਸ਼ਨ ਔਨ ਦਾ ਰਾਇਟਸ ਔਫ ਦਾ ਚਾਈਲਡ (Convention on the Rights of the Child)* ਦੁਆਰਾ ਪ੍ਰਦਾਨ ਕੀਤਾ ਗਿਆ ਹੈ, ਜਿਸਦਾ ਕੈਨੇਡਾ 1991 ਵਿਚ ਮੈਂਬਰ ਬਣਿਆ। ਜਦੋਂ ਉਹ ਆਪਣੇ ਵਿਚਾਰ ਬਣਾਉਣ ਲੱਗਦੇ ਹਨ, ਸਾਰੇ ਕੈਨੇਡੀਅਨ ਬੱਚਿਆਂ ਨੂੰ ਇਹ ਅਧਿਕਾਰ ਹਾਸਲ ਹੁੰਦਾ ਹੈ। ਉਮਰ ਅਤੇ ਪੜ੍ਹਤਾ ਵਧਣ ਨਾਲ ਉਨ੍ਹਾਂ ਦੇ ਵਿਚਾਰਾਂ ਨੂੰ ਵੱਧ ਅਹਿਮੀਅਤ ਮਿਲਣ ਲੱਗਦੀ ਹੈ। ਪਰਵਰਿਸ਼ ਸੰਬੰਧੀ ਜੇ ਫੈਸਲੇ ਮਾਪੇ ਅਤੇ ਜੱਜ ਕਰਦੇ ਹਨ, ਉਹ ਸਿੱਧੇ ਤੌਰ ਤੇ ਬੱਚਿਆਂ ਤੇ ਸਿੱਧਾ ਅਸਰ ਪਾਉਂਦੇ ਹਨ, ਅਤੇ ਇਨ੍ਹਾਂ ਫੈਸਲਿਆਂ ਬਾਰੇ ਬੱਚਿਆਂ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਖੋਜ ਇਹ ਵੀ ਦਰਸਾਉਂਦੀ ਹੈ ਕਿ ਬੱਚੇ ਆਪਣੇ ਮਾਪਿਆਂ ਦੀ ਅਲਹਿਦਗੀ ਦਾ ਬੇਹਤਰ ਤਰੀਕੇ ਨਾਲ ਸਾਹਮਣਾ ਕਰਦੇ ਹਨ, ਜਦੋਂ ਉਨ੍ਹਾਂ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਮਿਲਦਾ ਹੈ।

ਕਈ ਬੱਚੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਮਾਪਿਆਂ ਦੀ ਅਲਹਿਦਗੀ ਜਾਂ ਤਲਾਕ ਤੋਂ ਬਾਦ ਉਨ੍ਹਾਂ ਦੀ ਪਰਵਰਿਸ਼ ਦੇ ਪ੍ਰਬੰਧਾਂ ਬਾਰੇ ਉਨ੍ਹਾਂ ਦੀ ਵੀ ਸੁਣੀ ਜਾਵੇ। ਬੱਚਿਆਂ ਨਾਲ ਇਸ ਬਾਰੇ ਇਹ ਗੱਲ ਕਰਨੀ ਫਾਇਦੇਮੰਦ ਰਹੇਗੀ ਕਿ ਮੋਟੇ ਤੌਰ ਤੇ ਉਨ੍ਹਾਂ ਲਈ ਕੀ ਅਹਿਮ ਹੈ। ਮਿਸਾਲ ਦੇ ਤੌਰ ਤੇ, ਇਸ ਵਿਚ ਉਨ੍ਹਾਂ ਦੀ ਦਿਨ ਦੀ ਰੂਟੀਨ ਅਤੇ ਗਤੀਵਿਧੀਆਂ ਸ਼ਾਮਲ ਹੋ ਸਕਦੀਆਂ ਹਨ। ਇਹ ਵੀ ਅਹਿਮ ਹੈ ਕਿ ਬੱਚਿਆਂ ਨੂੰ ਅਜਿਹੇ ਸਿੱਧੇ ਸਵਾਲ ਪੁੱਛਣ ਤੋਂ ਬਚਿਆ ਜਾਵੇ, ਜਿਹੜੇ ਉਨ੍ਹਾਂ ਤੇ ਦਬਾਅ ਪਾਉਂਦੇ ਹਨ, ਮਿਸਾਲ ਦੇ ਤੌਰ ਤੇ ਉਨ੍ਹਾਂ ਨੂੰ ਇਹ ਪੁੱਛਣਾ ਕਿ ਉਹ ਕਿਸ ਨਾਲ ਰਹਿਣਾ ਚਾਹੁੰਦੇ ਹਨ। ਇਸ ਤੋਂ ਉਹ ਇਹ ਮਹਿਸੂਸ ਕਰਨਗੇ ਕਿ ਉਨ੍ਹਾਂ ਨੂੰ ਤੁਹਾਡੇ ਅਤੇ ਦੂਜੇ ਮਾਪੇ ਵਿਚੋਂ ਕਿਸੇ ਇਕ ਨੂੰ ਚੁਣਨ ਲਈ ਕਿਹਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਬੱਚੇ ਅਜਿਹੇ ਵੀ ਹੁੰਦੇ ਹਨ, ਜਿਹੜੇ ਆਪਣੇ ਵਿਚਾਰ ਆਪਣੇ ਮਾਪਿਆਂ ਜਾਂ ਕਿਸੇ ਨਾਲ ਵੀ ਸਾਂਝਾ ਨਹੀਂ ਕਰਨਾ ਚਾਹੁੰਦੇ। ਇਹ ਵੀ ਠੀਕ ਹੈ।

ਬੱਚਿਆਂ ਤੋਂ ਰਾਏ ਲੈਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਉਨ੍ਹਾਂ ਨੂੰ ਪਰਵਰਿਸ਼ ਪ੍ਰਬੰਧਾਂ ਬਾਰੇ ਫੈਸਲੇ ਲੈਣ ਲਈ ਕਹਿ ਰਹੇ ਹੋ ਜਾਂ ਉਨ੍ਹਾਂ ਨੂੰ ਕੋਈ ਇਕ ਪਾਸਾ ਚੁਣਨ ਲਈ ਕਹਿ ਰਹੇ ਹੋ। ਇਹ ਵੀ ਮਹੱਤਵਪੂਰਨ ਹੈ ਕਿ ਬੱਚੇ ਇਹ ਸਮਝਣ ਕਿ ਆਪਣੇ ਵਿਚਾਰ ਪੇਸ਼ ਕਰਨ ਅਤੇ ਫੈਸਲਾ ਲੈਣ ਵਿਚ ਫਰਕ ਹੈ।

ਅਲਹਿਦਗੀ ਜਾਂ ਤਲਾਕ ਤੋਂ ਬਾਦ ਬੱਚਿਆਂ ਨੂੰ ਸੁਣਨ ਦੇ ਵੱਖ-ਵੱਖ ਤਰੀਕੇ

12 ਜਾਂ 14—ਅਜਿਹੀ ਕੋਈ ਖਾਸ ਉਮਰ ਨਹੀਂ, ਜਦੋਂ ਬੱਚਿਆਂ ਨੇ ਇਹ ਫੈਸਲਾ ਕਰਨਾ ਹੁੰਦਾ ਹੈ ਕਿ ਕਿਸ ਨਾਲ ਰਹਿਣਾ ਹੈ।

ਹਰ ਬੱਚਾ ਵਿਲੱਖਣ ਹੈ, ਅਤੇ ਉਨ੍ਹਾਂ ਦੇ ਵਿਚਾਰ ਇਕ ਪਹਿਲੂ ਹੈ, ਜਿਸ ਤੇ ਜੱਜ ਵਿਚਾਰ ਕਰੇਗਾ, ਜਦੋਂ ਉਨ੍ਹਾਂ ਦੇ ਬੇਹਤਰੀਨ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਪਰਵਰਿਸ਼ ਪ੍ਰਬੰਧਾਂ ਬਾਰੇ ਫੈਸਲਾ ਕਰੇਗਾ।

ਬੱਚਿਆਂ ਨੂੰ ਅਜਿਹੇ ਸਵਾਲ ਕਰਨ ਤੋਂ ਬਚੋ
“ ਤੁਸੀਂ ਕਿਸ ਨਾਲ ਰਹਿਣਾ ਚਾਹੁੰਦੇ ਹੋ?”
ਇਹ ਉਨ੍ਹਾਂ ਨੂੰ ਟਕਰਾਅ ਵਿਚ ਫਸਾਉਂਦਾ ਹੈ

ਬੱਚਿਆਂ ਨੂੰ ਸੁਣਨ ਦੇ ਕਈ ਵੱਖ ਵੱਖ ਤਰੀਕੇ ਹਨ। ਤੁਸੀਂ ਪਰਵਰਿਸ਼ ਦੇ ਪ੍ਰਬੰਧਾਂ ਬਾਰੇ ਜੋ ਵੀ ਫੈਸਲਾ ਲਓ, ਪਰ ਬੱਚਿਆਂ ਦੇ ਵਿਚਾਰ ਸੁਣਨਾ ਅਹਿਮ ਹੈ।

ਇਹ ਬਿਹਤਰ ਹੋਵੇਗਾ ਜੇ ਮਾਪੇ ਮਿਲਕੇ ਇਹ ਫੈਸਲਾ ਕਰਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਕਿਵੇਂ ਸ਼ਾਮਲ ਕੀਤਾ ਜਾਵੇਗਾ। ਤੁਸੀਂ ਜਦੋਂ ਅਲਹਿਦਾ ਹੋਣ ਦਾ ਫੈਸਲਾ ਕਰਦੇ ਹੋ ਤਾਂ ਉਸ ਤੋਂ ਤੁਰੰਤ ਬਾਦ ਤੁਸੀਂ ਬੱਚਿਆਂ ਦੇ ਵਿਚਾਰ ਜਾਨਣ ਦਾ ਫੈਸਲਾ ਕਰ ਸਕਦੇ ਹੋ। ਜਦੋਂ ਤੁਸੀਂ ਪਰਵਰਿਸ਼ ਦੇ ਮੁੱਦਿਆਂ ਨੂੰ ਸੁਲਝਾਉਣ ਲਈ ਲੱਗੇ ਹੋਵੋ ਤਾਂ ਤੁਸੀਂ ਉਨ੍ਹਾਂ ਦੇ ਵਿਚਾਰ ਇਕ ਤੋਂ ਵੱਧ ਵਾਰ ਵੀ ਲੈ ਸਕਦੇ ਹੋ। ਤੁਸੀਂ ਇਹ ਫੈਸਲਾ ਵੀ ਕਰ ਸਕਦੇ ਹੋ ਕਿ ਆਪਣੇ ਬੱਚਿਆਂ ਨੂੰ ਅਦਾਲਤ ਤੋਂ ਬਾਹਰੀ ਪ੍ਰਕਿਰਿਆ, ਜਿਵੇਂ ਕਿ ਵਿਚੋਲਗੀ, ਵਿਚ ਸ਼ਾਮਲ ਕੀਤਾ ਜਾਵੇ।

ਜੇ ਤੁਸੀਂ ਆਪਣੇ ਪਰਵਰਿਸ਼ ਦੇ ਪ੍ਰਬੰਧ ਅਦਾਲਤ ਵਿਚ ਜਾਣ ਤੋਂ ਬਿਨਾਂ ਹੀ ਕਰ ਰਹੇ ਹੋ ਤਾਂ ਬੱਚਿਆਂ ਨੂੰ ਸ਼ਾਮਲ ਕਰਨ ਬਾਰੇ ਕੁੱਝ ਮਿਸਾਲਾਂ ਇਸ ਤਰ੍ਹਾਂ ਹਨ:

- ਮਾਪੇ ਬੱਚਿਆਂ ਨਾਲ ਗੱਲ ਕਰਨ (ਜੇ ਇਕੱਠਿਆਂ ਕਰਨ ਤਾਂ ਸਭ ਤੋਂ ਵਧੀਆ)
- ਬੱਚੇ ਆਪਣੇ ਵਿਚਾਰ ਕਿਸੇ ਪ੍ਰੋਫੈਸ਼ਨਲ ਨਾਲ ਸਾਂਝੇ ਕਰਨ, ਜਿਵੇਂ ਕਿ ਸੋਸ਼ਲ ਵਰਕਰ, ਮਨੋਵਿਗਿਆਨੀ ਜਾਂ ਮਨੋਚਿਕਿਤਸਕ, ਜਿਹੜਾ ਬੱਚਿਆਂ ਦੇ ਵਿਚਾਰਾਂ ਬਾਰੇ ਰਿਪੋਰਟ ਕਰੇਗਾ; ਅਤੇ/ਜਾਂ
- ਵਿਚੋਲਗੀ ਜਾਂ ਹੋਰ ਪਰਿਵਾਰਕ ਝਗੜਾ ਨਿਪਟਾਰਾ ਪ੍ਰਕਿਰਿਆ ਜਿਸ ਵਿਚ ਬੱਚੇ ਸ਼ਾਮਲ ਹੋਣ, ਮਿਸਾਲ ਦੇ ਤੌਰ ਤੇ ਮੀਡੀਏਟਰ ਤੁਹਾਡੇ ਬੱਚੇ ਨਾਲ ਗੱਲਬਾਤ ਕਰੇ ਅਤੇ ਵਿਚੋਲਗੀ ਸੈਸ਼ਨ ਦੌਰਾਨ ਉਨ੍ਹਾਂ ਦੇ ਵਿਚਾਰ ਸਾਂਝੇ ਕਰੇ

ਜੇ ਤੁਸੀਂ ਅਦਾਲਤ ਵਿਚ ਜਾ ਰਹੇ ਹੋ ਤਾਂ ਬੱਚਿਆਂ ਨੂੰ ਸ਼ਾਮਲ ਕਰਨ ਦੀਆਂ ਕੁੱਝ ਮਿਸਾਲਾਂ ਇਸ ਤਰ੍ਹਾਂ ਹਨ:

- ਇਕ ਪਰਵਰਿਸ਼ ਪਲੈਨ ਅਸੈਸਮੈਂਟ ਜਿਸ ਵਿਚ ਕਿਸੇ ਮਾਨਸਿਕ ਸਿਹਤ ਪ੍ਰੋਫੈਸ਼ਨਲ ਦੁਆਰਾ ਬੱਚੇ ਨਾਲ ਕੀਤੀ ਇੰਟਰਵਿਊ ਸ਼ਾਮਲ ਹੋਵੇ
- ਕਿਸੇ ਕੁਆਲੀਫਾਈਡ ਨਿਰਪੱਖ ਤੀਜੀ ਧਿਰ, ਜਿਵੇਂ ਕਿ ਸੋਸ਼ਲ ਵਰਕਰ, ਵਕੀਲ ਜਾਂ ਕਲਿਨਿਕਲ ਕਾਊਂਸਲਰ ਦੁਆਰਾ ਕੀਤੀਆਂ ਇਕ ਜਾਂ ਦੋ ਇੰਟਰਵਿਊਆਂ ਦੇ ਅਧਾਰ ਤੇ ਬੱਚੇ ਦੇ ਵਿਚਾਰਾਂ ਬਾਰੇ ਰਿਪੋਰਟ
- ਬੱਚੇ ਵਾਸਤੇ ਵਕੀਲ ਅਤੇ/ਜਾਂ
- ਜੱਜ ਦੁਆਰਾ ਬੱਚੇ ਦੀ ਇੰਟਰਵਿਊ

ਪਰਵਰਿਸ਼ ਦੀਆਂ ਜ਼ਿੰਮੇਵਾਰੀਆਂ ਬਾਰੇ ਫੈਸਲੇ ਲੈਣ ਤੋਂ ਬਾਦ ਵੀ ਬੱਚਿਆਂ ਨੂੰ ਲਗਾਤਾਰ ਸੁਣਦੇ ਰਹਿਣਾ ਅਹਿਮ ਹੈ। ਝਗੜੇ ਨੇ ਬੱਚੇ ਤੇ ਜੋ ਅਸਰ ਪਾਇਆ, ਉਸ ਬਾਰੇ ਸੋਚੋ ਅਤੇ ਪਰਵਰਿਸ਼ ਦੀਆਂ ਜ਼ਿੰਮੇਵਾਰੀਆਂ ਬਾਰੇ ਝਗੜੇ ਸ਼ਾਂਤਮਈ ਤਰੀਕੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰੋ।

ਜੇ ਤੁਸੀਂ ਅਦਾਲਤ ਵਿਚ ਜਾਣ ਤੋਂ ਬਗੈਰ ਕੋਈ ਫੈਸਲਾ ਕਰ ਲਿਆ ਹੈ ਤਾਂ ਮੁੱਦੇ ਸੁਲਝਾਉਣ ਦੇ ਕਈ ਤਰੀਕੇ ਹਨ। ਮਿਸਾਲ ਦੇ ਤੌਰ ਤੇ, ਤੁਸੀਂ ਬੱਚੇ ਨੂੰ ਪਰਵਰਿਸ਼ ਕੋਆਰਡੀਨੇਸ਼ਨ ਵਿਚ ਸ਼ਾਮਲ ਕਰ ਸਕਦੇ ਹੋ, ਜਿਹੜੀ ਇਕ ਬੱਚਾ-ਕੇਂਦਰਤ ਪ੍ਰਕਿਰਿਆ ਹੈ, ਅਤੇ ਅਜਿਹੇ ਝਗੜਿਆਂ ਦੇ ਨਿਪਟਾਰੇ ਲਈ ਹੁੰਦੀ ਹੈ, ਜਿਹੜੇ ਤੁਹਾਡੇ ਵਲੋਂ ਕੋਈ ਸਮਝੌਤਾ ਕਰਨ ਜਾਂ ਪਰਵਰਿਸ਼ ਸਮੇਂ ਬਾਰੇ; ਮਾਪਿਆਂ ਦੀਆਂ ਜ਼ਿੰਮੇਵਾਰੀਆਂ ਬਾਰੇ; ਜਾਂ ਬੱਚੇ ਅਤੇ ਉਸਦੀ ਜ਼ਿੰਦਗੀ ਦੇ ਹੋਰ ਅਹਿਮ ਲੋਕਾਂ ਵਿਚਕਾਰ ਸੰਪਰਕ ਬਾਰੇ ਕੋਈ ਆਰਡਰ ਤੋਂ ਬਾਦ ਪੈਦਾ ਹੁੰਦੇ ਹਨ। ਪਰਵਰਿਸ਼ ਕੋਆਰਡੀਨੇਟਰ ਪਰਵਰਿਸ਼ ਅਸਹਿਮਤੀਆਂ ਨੂੰ ਸੁਲਝਾਉਣ ਲਈ ਵਿਚੋਲਗੀ (mediation) ਅਤੇ ਸਾਲਸੀ (arbitration) ਦੋਵਾਂ ਦੀ ਵਰਤੋਂ ਕਰ ਸਕਦੇ ਹਨ।

ਪਰਿਵਾਰਕ ਝਗੜਾ ਨਿਪਟਾਰਾ ਪ੍ਰਕਿਰਿਆਵਾਂ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਫੈਕਟ ਸ਼ੀਟ ਦੀ ਸਹਾਇਤਾ ਲਵੋ—ਪਰਿਵਾਰਕ ਝਗੜਾ ਨਿਪਟਾਰਾ: ਅਦਾਲਤ ਤੋਂ ਬਾਹਰ ਫੈਮਿਲੀ ਲਾਅ ਦੇ ਮੁੱਦਿਆਂ ਨੂੰ ਸੁਲਝਾਉਣਾ।

ਮਾਪਿਆਂ ਦਾ ਇਹ ਫਰਜ਼ ਵੀ ਹੈ ਕਿ :

- ਆਪਣੇ ਬੱਚੇ ਦੇ ਸਭ ਤੋਂ ਵਧੀਆ ਹਿੱਤਾਂ ਨੂੰ ਮੁੱਖ ਰੱਖਕੇ ਫੈਸਲੇ ਕਰਨੇ (ਉਨ੍ਹਾਂ ਨੂੰ ਸੁਣਨਾ ਮਦਦ ਕਰੇਗਾ), ਅਤੇ
- ਬੱਚਿਆਂ ਨੂੰ ਆਪਣੇ ਝਗੜਿਆਂ ਵਿਚ ਨਾ ਉਲਝਾਉਣਾ (ਮਿਸਾਲ ਦੇ ਤੌਰ ਤੇ, ਮਾਪਿਆਂ ਨੂੰ ਬੱਚਿਆਂ ਨਾਲ ਅਜਿਹੀ ਗੱਲਬਾਤ ਰਿਕਾਰਡ ਨਹੀਂ ਕਰਨੀ ਚਾਹੀਦੀ, ਜਿਹੜੀ ਸੰਭਾਵੀ ਤੌਰ ਤੇ ਫੈਮਿਲੀ ਕੋਰਟ ਦੀਆਂ ਕਾਰਵਾਈਆਂ ਵਿਚ ਵਰਤੀ ਜਾਵੇ, ਜਾਂ ਬੱਚੇ ਨੂੰ ਦੂਜੇ ਮਾਪੇ ਲਈ ਸੁਨੇਹਾ ਦੇਣ ਵਾਸਤੇ ਕਹਿਣਾ)

ਨਵੇਂ *ਡਾਇਵੋਰਸ ਐਕਟ* ਦੇ ਅਧੀਨ ਮਾਪਿਆਂ ਦੇ ਫਰਜ਼ਾਂ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਦੇਖੋ:

<https://www.justice.gc.ca/eng/fl-df/pub.html>

ਅਲਹਿਦਗੀ ਜਾਂ ਤਲਾਕ ਤੋਂ ਬਾਦ ਬੱਚਿਆਂ ਨੂੰ ਪਰਵਰਿਸ਼ ਦੇ ਫੈਸਲਿਆਂ ਵਿਚ ਸ਼ਾਮਲ ਕਰਨ ਦਾ ਕੋਈ ਅਜਿਹਾ ਤਰੀਕਾ ਨਹੀਂ ਜੋ ਸਭ ਤੇ ਲਾਗੂ ਕੀਤਾ ਜਾ ਸਕੇ। ਇਸ ਬਾਰੇ ਵਿਚਾਰ ਕਰਨਾ ਅਹਿਮ ਹੈ ਕਿ ਤੁਹਾਡੀ ਹਾਲਤ ਵਿਚ ਤੁਹਾਡੇ ਬੱਚੇ ਲਈ ਸਭ ਤੋਂ ਵਧੀਆ ਕੀ ਰਹੇਗਾ।

ਤੁਹਾਡੇ ਸੂਬੇ ਵਿਚ ਪਰਿਵਾਰਕ ਨਿਆਂ ਸੇਵਾਵਾਂ

ਫੈਮਿਲੀ ਜਸਟਿਸ ਸਰਵਿਸਜ਼ ਅਜਿਹੀਆਂ ਪ੍ਰਾਈਵੇਟ ਜਾਂ ਪਬਲਿਕ ਸੇਵਾਵਾਂ ਹਨ, ਜਿਨ੍ਹਾਂ ਦਾ ਮਕਸਦ ਲੋਕਾਂ ਦੀ ਅਲਹਿਦਗੀ ਜਾਂ ਤਲਾਕ ਨਾਲ ਪੈਦਾ ਹੋਣ ਵਾਲੇ ਮੁੱਦਿਆਂ ਨਾਲ ਨਿਪਟਣ ਵਿਚ ਮਦਦ ਕਰਨਾ ਹੁੰਦਾ ਹੈ। ਸੂਬਿਆਂ ਅਤੇ ਟੈਰਟਰੀਜ਼ ਦੀਆਂ ਫੈਮਿਲੀ ਜਸਟਿਸ ਸਰਵਿਸਜ਼ ਹੁੰਦੀਆਂ ਹਨ, ਜਿਨ੍ਹਾਂ ਦਾ ਸੰਬੰਧ ਬੱਚਿਆਂ ਦੇ ਵਿਚਾਰਾਂ ਨੂੰ ਸੁਣਨ ਅਤੇ ਵਿਚੇਲਗੀ ਅਤੇ ਪਰਵਰਿਸ਼ ਜਾਣਕਾਰੀ ਸੈਸ਼ਨ ਆਦਿ ਸੇਵਾਵਾਂ ਨਾਲ ਹੁੰਦਾ ਹੈ, ਅਤੇ ਜਿਹੜੀਆਂ ਤੁਹਾਡੇ ਲਈ ਫਾਇਦੇਮੰਦ ਹੋ ਸਕਦੀਆਂ ਹਨ। ਤੁਸੀਂ ਆਪਣੀਆਂ ਸੂਬਾਈ ਜਾਂ ਟੈਰੀਟੋਰੀਅਲ ਸਰਕਾਰਾਂ ਦੀ ਵੈਬਸਾਈਟ ਤੇ ਹੋਰ ਮਦਦਗਾਰੀ ਸੇਵਾਵਾਂ ਵੀ ਲੱਭ ਸਕਦੇ ਹੋ। ਨਵੇਂ *ਡਾਇਵੋਰਸ ਐਕਟ* ਅਧੀਨ ਲੀਗਲ ਅਡਵਾਇਜ਼ਰਾਂ ਦਾ ਇਹ ਫਰਜ਼ ਹੈ ਕਿ ਆਪਣੇ ਗ੍ਰਾਹਕਾਂ ਨੂੰ ਅਜਿਹੀਆਂ ਪਰਿਵਾਰਕ ਨਿਆਂ ਸੇਵਾਵਾਂ ਬਾਰੇ ਦੱਸਣ, ਜਿਹੜੀਆਂ ਉਨ੍ਹਾਂ ਦੀ ਮਦਦ ਕਰ ਸਕਦੀਆਂ ਹੋਣ।

ਸੰਬੰਧਤ ਲਿੰਕ

- ਅਲਹਿਦਗੀ ਜਾਂ ਤਲਾਕ ਤੋਂ ਬਾਦ ਪਰਵਰਿਸ਼ ਸੰਬੰਧ
- ਯੋਜਨਾਵਾਂ ਬਣਾਉਣਾ: ਅਲਿਦਗੀ ਜਾਂ ਤਲਾਕ ਤੋਂ ਬਾਦ ਪਰਵਰਿਸ਼ ਪ੍ਰਬੰਧਾਂ ਬਾਰੇ ਇਕ ਗਾਈਡ
- ਪਰਵਰਿਸ਼ ਯੋਜਨਾ ਚੈਕਲਿਸਟ
- ਜ਼ਿੰਦਗੀ ਰਕਦੀ ਨਹੀਂ.... ਬੱਚਿਆਂ ਅਤੇ ਨੌਜਵਾਨਾਂ ਨੂੰ ਅਲਹਿਦਗੀ ਅਤੇ ਤਲਾਕ ਨਾਲ ਰਹਿਣ ਵਿਚ ਮਦਦ ਕਰਨਾ
- ਪਰਿਵਾਰਕ ਝਗੜਾ ਨਿਪਟਾਰਾ: ਅਦਾਲਤ ਤੋਂ ਬਾਹਰ ਫੈਮਿਲੀ ਲਾਅ ਮੁੱਦਿਆਂ ਨੂੰ ਸਲਝਾਉਣਾ
- ਤਲਾਕ ਅਤੇ ਪਰਿਵਾਰਕ ਹਿੰਸਾ